

WEDNESDAY

ਉਜ਼ਾਲਾ ਪੰਜਾਬ

Ujala Punjab



ਆਰੀਅਨ ਖਾਨ ਦੀ ਲੀਡਿੰਗ
ਲੇਡੀ, ਸਹਿਰ ਬੰਬਾ ਕੌਣ ਹੈ?



ਬ੍ਰਿਟਿਸ਼ ਏਸ਼ੀਅਨ

ਭਾਰਤੀ ਅਤੇ ਪੱਛਮੀ ਭਾਰਤੀ ਸੰਸਕ੍ਰਿਤੀ ਦਾ ਮਿਲਾਪ

ਬੁੱਧਵਾਰ
10 ਸਤੰਬਰ 2025



ਬੁੱਧਵਾਰ 10 ਮਈ 2025

MATRIMONIAL



37 year old Jat Sikh boy, never married, engaged or dated. He is British born, US raised, Turbaned with trimmed beard and Non-drinker. Educated from K-12 in private school. Has Masters from US and French University in International Finance. Currently works as Senior Accountant. Girl should be moderately religious from similar background. Email: ksgrewal897@gmail.com Telephone: (209) 985-3890 (Time zone PST)

Ravidassia Sikh family is looking for a suitable match for their 28 years UK born only son. He has done paramedic science at university and currently working in commercial banking as well as driving ambulance as a weekend job. He is light skin, loving and kind hearted boy, height 5 -7 . He has his own place. Looking for a girl from UK/Europe as well as girl from india who is already in the UK with permanent status. Please send details/photo to: stayaway06@yahoo.co.uk or call 07878684500 or 07427242895.

West London based, Sidhu Jatt Sikh family seek a suitable match for there young Son 30 years old, well educated, who is working as European immigration consultant in uk (Advocate) and other part time jobs. He studied in BBA, MSC (IBM) IN LONDON METROPOLITAN UNIVERSITY (LONDON) AND LLB. He is 5.6 feet tall, on work permit. Girl must be from Jatt Sikh family settled in UK, we seek uk residents girl, Her age should be between 27 to 30 year old. Suitable match please contact on 07574085007 or please send any enquiries and pictures on Gurjantzak@gmail.com

I, Anoop S/O Laxmi Narayan & Usha Rani whose permanent address in India is B-15/121, New Hari Nagar, Hoshiarpur, Pin: 146001, Punjab, India and is now living at 45 Drake Road, Doncaster, DN2 4DN, ENGLAND, UK hereby give notice of my intention to change my name to Anoop Arora subject to the approval of the High Commission of India, London/Birmingham, U.K.

I, Des Raj S/O Jeet Ram whose permanent address in India is Village Kutbewal, PO. Goraya, District Jalandhar, Punjab, India and is now living at 38 Littledale Street, Kempston, Bedford, MK42 8PH, ENGLAND, UK hereby give notice of my intention to change my name to Des Raj Nigah subject to the approval of the High Commission of India, London/Birmingham, U.K.

I Navdeep Singh S/o Karam Singh whose permanent address in India is V.P.O Mianwind, PS Verawal, District Tarn Taran Pin: 143401, Punjab, India and is now living at 10, Oakington Avenue, Hayes, UB3 4AQ, U.K hereby give notice of my intention to change my name to NAVDEEP SINGH SANDHU subject to the approval of the High Commission of India, London, U.K

I, Santokh Singh S/O Sadhu Singh & Gurmit Kaur whose permanent address in India is Partabura Road, Sangatpur, Jalandhar, Punjab, Pin.144035, India and is now living at 22 Pinfold Lane, Penn, Wolverhampton, WV4 4EG, ENGLAND, hereby give notice of my intention to change my name to Santokh Singh Dulai subject to the approval of the High Commission of India, London/Birmingham, U.K.

I, Gurmej Ram S/O Bachna Ram whose permanent address in India is Village Garhi Ajit Singh, P.O. Aur, SBS Nagar, Pin: 144417, Punjab, India and is now living at 20 Hardwick Road, Birmingham, B74 3BX, ENGLAND, hereby give notice of my intention to change my name to Gurmej Singh subject to the approval of the High Commission of India, London/Birmingham, U.K.

I, Gurdev Kaur D/O Atma Singh whose permanent address in India is 285 Adarsh Nagar, Jalandhar, Punjab, 144008, India and is now living at 44 St Andrews Way, Slough, SL1 5NP, ENGLAND, UK hereby give notice of my intention to change my name to Gurdev Kaur Sarai subject to the approval of the High Commission of India, London, U.K.

Punjab based Jat Sikh family from Kapurthala with close UK Family relations, looking for a suitable match for their 30 years old, height 5 -11 , 10+2 educated, Handsome and kind hearted son who is currently working as a air Conditioned car mechanic with 6 years experience in Bahrain. We seeks a UK resident girl with similar match who is well versed in western and Indian cultures. Divorcee can be considered. Please contact whatsapp 00919592141645

Punjab based Jat Sikh family from Kapurthala with close UK Family relations, looking for a suitable match for their 30 years old, height 5 -11 , 10+2 educated, Handsome and kind hearted son who is currently working as a air Conditioned car mechanic with 6 years experience in Bahrain. We seeks a UK resident girl with similar match who is well versed in western and Indian cultures. Divorcee can be considered. Please contact whatsapp 00919592141645

Cambridgeshire based Kashyap Rajput family looking a suitable match for their 35years old son, 6' feet tall handsome good-looking boy and well settled. finished study ACCA and working with transport trucking industry drive lorry. non- smoker and non-drinker, vegetarian too, with healthy life styles, looking for a decent good looking Girl & family person and well educated. caste don't matter open for all. someone knows culture values & respectful with positive attitude, If you interested let's talk and discuss about it, please contact, share details via mobile or WhatsApp- 07572109264

I Sandeep Kaur (D.O.B 01/01/1984) D/o Sohan Singh and Jasvir Kaur whose permanent address in India is Vill. Akalpur, PO Mathada Khurd, Tehsil Phillour, Jalandhar, Pin 144409, Punjab, India and is now living at 10 Ferndale Avenue, Great Barr, Birmingham, B43 5QF, West Midlands, UK. I am a Indian citizen, I have been issued with a Indian Passport by the Government of India in 2017. Within my Indian Passport issued my given name appears as Sandeep Kaur. My name should appear as follows: Given Name- SANDEEP, My Surname- KAUR. I would like to make this pronouncement so that I am able to renew my

I Sandeep Kaur (D.O.B 01/01/1984) D/o Sohan Singh and Jasvir Kaur whose permanent address in India is Vill. Akalpur, PO Mathada Khurd, Tehsil Phillour, Jalandhar, Pin 144409, Punjab, India and is now living at 10 Ferndale Avenue, Great Barr, Birmingham, B43 5QF, West Midlands, UK. I am a Indian citizen, I have been issued with a Indian Passport by the Government of India in 2017. Within my Indian Passport issued my given name appears as Sandeep Kaur. My name should appear as follows: Given Name- SANDEEP, My Surname- KAUR. I would like to make this pronouncement so that I am able to renew my Indian Passport in my correct Name, subject to the approval of the High Commission of India, London/ Birmingham, United Kingdom.

I, NAVGUN D/O SUNIL KUMAR & MANJU BALA whose permanent address in India is Village. JIA BAGGA, BASTI PANDITA WALI, JHOK HARIHAR, FEROZEPUR, PUNJAB. Pin. 152003 India and is now living at 663 Great West Road, Isleworth, Middlesex, TW7 4PT, ENGLAND, hereby give notice of my intention to change my name to Navgun Sharma subject to the approval of the High Commission of India, London, U.K. This Name will be used for all future purposes.

I Amandeep Kaur D/O Gurpal Chand & Balwinder Kaur and wife of Harish Dewett whose permanent address in India is Patti Bari, VPO Jandiala, Tehsil Phillaur, District Jalandhar, Punjab, India, Pin: 144033 and is now living at 30 Hamstead Hill, Birmingham, B20 1DL, England, UNITED KINGDOM, hereby give notice of my intention to change my name to Amandeep Kaur Dewett subject to the approval of the High Commission of India London/Birmingham, U.K.

Tamber Family from London seek a suitable match for their British born 27 year old Amritdhari daughter, Height 5 - 5 , Law LLB, Master degree, Currently working as Welfare Benefits Caseworker at Coventry Law Centre, Coventry. She speaks both Punjabi and English. Well versed in both Cultures. Her Hobbies are doing Kirtan, Hiking, Reading. Looking for like minded British born Amritdhari partner for marriage with emphasis on Naam and Bani. If interested, Please send a photo and bio to dilbaghtamber77@gmail.com or call Dilbagh Singh on 07852 337226.

Jat Sikh family seek a suitable match for their beautiful, slim, fair, medical doctor daughter, height 5 -8 , 35 years old, born and grown up in England. She speaks both Punjabi and English. She appreciates and respects both cultures. Boy must be Jat Sikh between 33 and 37 years old, clean shaven, 5 -10 and over with a similar background and medical qualifications (i.e. medical doctor or dentist). Interested parties fulfilling the above criteria, please contact via email on nav_c@live.co.uk. Please include a recent photograph.

Daughter from Doaba Sikh Dhami family from Toronto, Canada are looking for suitable match for their 35 year old Toronto born daughter, 6 feet tall, never married, MD, currently working for a medical emergency company. Boy should be 6' feet tall +, no drinking, no smoking, live a healthy lifestyle, open to relocate to Canada/USA, well educated or business oriented with high level education, from a well mannered and kind family. Please send photo to sk_d@live.ca or call/whatsapp 4168730934.

I, Inderjit S/O Lakhvir & Taro whose permanent address in India is Village Wara Budh Singh, Jalandhar, Punjab, India and is now living at 86 Mary Road, Handsworth, Birmingham, B21 0RH, ENGLAND, hereby give notice of my intention to change my name to Inderjit Singh subject to the approval of the High Commission of India, London/Birmingham, U.K.

I, Daljit Kumar S/O Surinder Pal & Harbans Kaur and H/O Henritra Bunger whose permanent address in India is Vill. Garhi Mahan Singh, P. O. Apra, Tehsil Phillaur, District Jalandhar, Punjab, India and is now living at 80 Parkside Road, Birmingham, West Midlands, B20 1EJ, ENGLAND, hereby give notice of my intention to change my name to Diljit Kumar Chauhan subject to the approval of the High Commission of India, London/Birmingham, U.K.

I NAMERTA DEVGUN (Passport number V7380794) V/O Late SUNIL KUMAR and parents of SIMRAN whose permanent address in India is H.No. 210, Street No. 2 Kakowal Road, New Hira Nagar Basti Jodhewal, Ludhiana, 141007, Punjab, India and is now living at 15 Church Road, Erith, DA8 1PG, England, UNITED KINGDOM, hereby give notice of my intention to change my daughter's name from SIMRAN (Passport Number: U8034354) to SIMRAN SHARMA subject to the approval of the High Commission of India, London, U.K.

I, LAKHVIR SINGH son of NIRANJAN SINGH whose permanent address in India is: VPO RUKKI, PATTI KHERA, P.S. GORAYA, JALANDHAR, PUNJAB, INDIA, PIN: 144201 and presently residing at: 58 Gurdon Road, Charlton, London, SE7 7RW Hereby give notice of my intention to change my name to: LAKHVIR SINGH KOONER subject to the approval of the High Commission of India, London, U.K.

I, Jagmohan Singh S/O Shinder Singh & Gurmej Kaur whose permanent address in India is Nathuwala Jadid, PS. Mehna, Moga, PIN. 142053, Punjab, India and is now living at 158 Victoria Street, Gillingham, Kent, ME7 1EJ, ENGLAND, hereby give notice of my intention to change my name to JAGMOHAN SINGH GILL subject to the approval of the High Commission of India, London, U.K.

Punjab Sharma family belongs to Ludhiana (Punjab) is looking for a suitable match for their daughter March 1998 born, 5&1/2 feet height, Convent Educated, Graduate from Delhi University, Rank No.1 College in India Miranda House, Now preparing for UPSE Exams. Caste no bar but preferring (Hindu Family). Sharma Family is well reputed in India and looking for similar match. Please contact: India : 00919815554299 or UK 00 44 (0) 7466690630

Jat Sikh Kang family from Birmingham are looking for suitable match for their 35 yrs UK born son, 6 , Non veg, Divorced after short marriage, No Children, Diploma in Law, Currently working as Car Parts delivery driver. Well versed in both cultures. Girl should be 29-34 Yrs, 5'3 -5'8 . Divorcee without Children from West Midlands can apply. Please send photo to kamkaur1964@yahoo.com or call 07826524555

CHANGE OF NAME

I, Liza Rodrigues D/o Lorence Bevin and Betty Bevin Martins whose permanent address in India is H.No 375, Near Old Telegraph Office, Comba Margao, Goa, 403601, INDIA, and is now living at 110, High Street, Harlington, Hayes, UB3 5AD, ENGLAND U.K. hereby give notice of Intention to change my name to Liza Martins subject to the approval of the High Commission of India, London, U.K.

I, Shaan S/O Mr Naveen Vaid & Meena Mehta whose permanent address in India is 14, Sector 13 Extension, Sector 13, Karnal, Haryana, 132001, India and is now living at 499A, Staines Road, Feltham, TW14 8BN, ENGLAND, hereby give notice of my intention to change my name to the approval of the High Commission of India, London, U.K

I, Gurbakso D/O Bantu Bungar & Tarmi Patoye and wife of Des Raj whose permanent address in India is Village and Post Office Mithapur, Jalandhar, Punjab, India, Pin: 144022 and is now living at 18 Sycamore Road, Handsworth, Birmingham, B21 0QL, England, UNITED KINGDOM, hereby give notice of my intention to change my name to the approval of the High Commission of India London/ Birmingham, U.K.

I, Baljinder Singh S/O Sadhu Singh Kang & Ravinder Kaur whose permanent address in India is VPO. Kang Sahbu, Teh. Nakodar, District Jalandhar, Punjab, India and is now living at 27 Birchfield Lane, Oldbury, West Midlands, B69 2AZ, ENGLAND, UK hereby give notice of my intention to change my name to Harjinder Singh subject to the approval of the High Commission of India, London/Birmingham, U.K.

I, Savita D/O Hawa Singh Dhilllo & Darshana Dhilllo and W/O Dheeraj Bhatti whose permanent address in India is H.No. 23, Munka wali Gali, PO. Urmar, Teh. Dasuya, Hoshiarpur, Pin. 144204, Punjab, India and is now living at 44 Hulme Road, Sale, Manchester, M33 3HX, ENGLAND, UK hereby give notice of my intention to change my name to Savita Bhatti subject to the approval of the High Commission of India, London/Birmingham, U.K.

I, Pardeep S/O Mohinder Singh & Asha Rani whose permanent address in India is V.P.O Gondpur, Mahalpur, District Hoshiarpur, Punjab, India and is now living at 165 Throne Road, Rowley Regis, B65 9LD, West Midlands, ENGLAND, hereby give notice of my intention to change my name to Pardeep Singh Chhabra subject to the approval of the High Commission of India, London/Birmingham, U.K.

I, Des Raj S/O Jeet Ram whose permanent address in India is Village Kutbewal, PO. Goraya, District Jalandhar, Punjab, India and is now living at 38 Littledale Street, Kempston, Bedford, MK42 8PH, ENGLAND, UK hereby give notice of my intention to change my name to Des Raj Nigah subject to the approval of the High Commission of India, London/Birmingham, U.K.

I SOHAN SINGH S/O BALDEV SINGH and Father of ARSHIYA whose permanent address in India is Village Sandholi, P.O. & Tehsil Baddi, District Solan, Himachal Pradesh, Pin.173205 INDIA and is now living at 29 Doniford House, Healum Avenue, Southall, Middlesex, UB2 4WP, England, UNITED KINGDOM, hereby give notice of my intention to change my daughter's name from ARSHIYA to ARSHIYA SINGH subject to the approval of the High Commission of India, London, U.K.

I, HARNAM S/O Phuman Singh& Gurbachan Kaur whose permanent address in India is Sukhmani House, Dashmeh Nagar, VPO Rurka Khurd, Phillaur, Jalandhar, Punjab, PIN 144409, India and now living at 2 Thornfield Avenue, Lockwood, Huddersfield, HD4 5HG, England, UK hereby give notice of intention to change my name to HARNAM SINGH subject to the approval of the Consulate General of India Birmingham, UK.

I, Surjit Singh S/O Mehnga Singh whose permanent address in India is Village. Punnu Mazara, P.O. Saloh, SBS Nagar, Pin: 144514, Punjab, India and is now living at 5 Rossindel Road, Hounslow, TW3 3QN, ENGLAND, hereby give notice of my intention to change my name to Surjit Singh Dhaliwal subject to the approval of the High Commission of India, London, U.K.

I, Mohinder Kaur W/O of later Mohan Singh whose permanent address in India is 292 Bara Pind Road, Goraya, Jalandhar, Pin: 144402, Punjab India and now is living at 18 Westover Road, Handsworth Wood, Birmingham, B20 1JG England, United Kingdom, hereby give notice of my intention to change my name to Mohinder Kaur Panaser subject to approval if the High Commission of India, London/Birmingham, U.K

I, Sonia D/O Mukesh Kumar & Asha Rani and W/o Manmeet whose permanent address in India is House No. 17, British Town, Dakoha, Distt. Jalandhar, Punjab,India and is now living at 110 Bowden Road, Smethwick, Birmingham, B677NX, ENGLAND, UK hereby give notice of my intention to change my name to Sonia Wadhwa subject to the approval of the High Commission of India, London/Birmingham, U.K.

I, Manmeet S/O Surinder Kumar & Seema Rani and H/o Sonia whose permanent address in India is House No. 17, British Town, Dakoha, Distt. Jalandhar, Punjab,India and is now living at 110 Bowden Road, Smethwick, Birmingham, B677NX, ENGLAND, UK hereby give notice of my intention to change my name to Manmeet Wadhwa subject to the approval of the High Commission of India, London/Birmingham, U.K.

I, Rasham Singh S/O Makhan Singh & Ram Kaur and Husband of Nishan Kaur whose permanent address in India is V.P.O Tanda Ram Sahai, Tehsil Mukerian, District Hoshiarpur, Punjab, Pin. 144214, India and is now living at 165 Lady Margaret Road, Southall, Middlesex, UB1 2PS, ENGLAND, UK hereby give notice of my intention to change my name to Resham Singh subject to the approval of the High Commission of India, London, U.K.

I, Parminderjit Kaur D/O Gian Singh whose permanent address in India is VPO. Muthada Khurd. Teh. Phillaur, District Jalandhar, Punjab, India and is now living at 13 Aberly Street, Plumstead, London, SE18 1DB, ENGLAND, hereby give notice of my intention to change my name to Parminderjit Kaur Dhillon subject to the approval of the High Commission of India, London, U.K.

I Johan S/O Manu & Pushpa whose permanent address in India is V.P.O. Abdullapur, Teh. Mukerian, District Hoshiarpur, Punjab, Pin. 144214. INDIA and is now living at 52 Ashford Avenue, Hayes. UB4 0LZ, England, UNITED KINGDOM, hereby give notice of my intention to change my name to JOHAN GILL subject to the approval of the High Commission of India, London, U.K.

I, RANJIT KAUR D/O SURJIT SINGH DHADIALA whose permanent address in India is Vill. Khunda, PO. Dhariwal, District Gurdaspur, Punjab, India and is now living at 13 Lichfield Road, Hounslow, Middlesex, TW4 6HT, England, UK hereby give notice of my intention to change my name to RANJIT KAUR SOOR subject to the approval of the high commission of India, London, U.K.

I, Bobby Sudhakaran S/O Paul whose permanent address in India is Mekkatusseriyil, Angadical South PO, Chengannur, Alappuzha, Pin:689122, Kerala, India and is now living at Flat 6, 151-153, Hathersage Road, Manchester, M13 0HY, ENGLAND, UK hereby give notice of my intention to change my name to Bobby Paul subject to the approval of the High Commission of India, London/Birmingham, U.K.

I, Sagar S/O Ashwani Kumar & Barkha whose permanent address in India is 1412/7 Gali Dabkaran wali Mahan Singh gate, Amritsar Pin: 143001, Punjab, India and is now living at 67 Whitehall Road West Bromwich, Birmingham, B70 0HG, England, UK hereby give notice of my intention to change my name to Sagar Singh subject to approval of the High Commission of India, London/Birmingham, U.K.

I Rajwinder Kaur D/O Kashmir Singh W/O Santokh Singh Taggar whose permanent address in India is : Village. Taggar, P.O. Pasla, District. Jalandhar, Punjab, India is now living at 80 Myatt Avenue, Wolverhampton, WV2 2DL UK, hereby give notice of my intention to change my name to Rajwinder Kaur Taggar subject to the Approval of the High Commission of India, London/ Birmingham, U.K.

I, Bhupinder Kaur alias Harjit Kaur D/O Darshan Singh & Resham Kaur W/o Paramjit Singh whose permanent address in India is Village Dashmeh Nagar Ganna Pind, Phillaur, Jalandhar, PIN 144410, Punjab, India and is now living at 202 Nestles Avenue, Hayes, UB34QG, England, UK, hereby give notice of my intention to change my name to BHUPINDER KAUR subject to the approval of the High Commission of India, London, U.K.

I, Bhupinder Kaur alias Harjit Kaur D/O Darshan Singh & Resham Kaur W/o Paramjit Singh whose permanent address in India is Village Dashmeh Nagar Ganna Pind, Phillaur, Jalandhar, PIN 144410, Punjab, India and is now living at 202 Nestles Avenue, Hayes, UB34QG, England, UK, hereby give notice of my intention to change my name to BHUPINDER KAUR subject to the approval of the High Commission of India, London, U.K.

I, PAVITAR SINGH S/o BALJEET SINGH whose permanent address in India is H.NO 1003, NEW PARTAP NAGAR, B BLOCK, G.T. ROAD, AMRITSAR, PIN: 143001, PUNJAB, INDIA, and is now living at 104 a, LONDON ROAD, LEICESTER, LE2 0QS ENGLAND U.K. hereby give notice of Intention to change my name to PAVITAR SINGH KAMBOJ subject to the approval of the High Commission of India, London, U.K.

I, Suyashi Prasad D/O Late Mohit.P.Mathur & Neha Mathur and W/O Harpal Singh Dhillon whose permanent address in India is G8 Anantshree Apartments, Kailash Vihar, Agra, Pin. 282007, India and is now living at 47 Caldebeck Drive, Woodley, RG5 4JX, ENGLAND, hereby give notice of my intention to change my name to Suyashi Prasad Dhillon subject to the approval of the High Commission of India, London/Birmingham, U.K.

I, Bhushan Gajanan Patil S/o Gajanan Ganpat Patil whose permanent address in India is Navapur Road, Arnala, Virar (W), Thane, Maharashtra, 401301, India is now living at R/o 9 Brookland Terrace, Sayer Street, Huntingdon, PE293HE, UK hereby give notice of intention to change my name to Bhushan Gajaanan Paatil subject to the approval of the High Commission of India, London/Birmingham, U.K.

I, Miss Navjot, D/O Kashmiri Ram whose permanent address in India is Village. Ghumiala, PO.Rampur Jhanjowal, District. Hoshiarpur, Punjab, India and is now living at 48 Greenland Crescent, Southall, UB2 5EP, England, UK hereby give notice of my intention to change my name to Navjot Kaur subject to the approval of the High Commission of India, London/Birmingham, U.K.

I, Miss Navjot, D/O Kashmiri Ram whose permanent address in India is Village. Ghumiala, PO.Rampur Jhanjowal, District. Hoshiarpur, Punjab, India and is now living at 48 Greenland Crescent, Southall, UB2 5EP, England, UK hereby give notice of my intention to change my name to Navjot Kaur subject to the approval of the High Commission of India, London/Birmingham, U.K.

I, Sangeeta Rani, D/O Ramesh Kumar AND W/o Jasbir Kumar Rattu whose permanent address in INDIA is Sahibzada Ajit Singh Nagar, Phagwara, Kapurthala, Punjab, Pin.144401, India and is now living at 75 Milton Road, Wolverhampton, WV10 0NE, ENGLAND, UK hereby give notice of my intention to change my name to Sangeeta Rattu subject to the approval of the High commission of India, London/Birmingham, U.K.

I, Ajmer Singh S/O Harmel Singh whose permanent address in India is Village Bhullar Bet, PO. Nurpur Lubana, Teh. Dhilwan, District Kapurthala, Pin 144804, India and is now living at 43 Dudley Walk, Wolverhampton, West Midlands, WV4 5HD, ENGLAND, hereby give notice of my intention to change my name to Ajmer Singh Bhullar subject to the approval of the High Commission of India, London/Birmingham, U.K.

I, Shivraj Singh S/O Nachhattar Singh & Mukhtiar Kaur whose permanent address in India is VPO. Pittho, Teh. Phul, District Bathinda, Punjab, India and is now living at 44 Pennyacre Road, Druids Heath, Birmingham, B14 5UN, ENGLAND, UK hereby give notice of my intention to change my name to Shivraj Singh Sekhon subject to the approval of the High Commission of India, London/Birmingham, U.K.

I Rajni Bala D/o Surinder Kumar and w/o Munish Kumar Kaushal Whose address in India is Village Singriwala, PO. Piplanwala, Pin- 146022, Distt. Hoshiarpur, Punjab, India and is now living at 38, ELLIMAN AVENUE, SL2 5BG, SLOUGH, BERKSHIRE, UK hereby give notice of my intention to change my name to Rajni Bala Kaushal subject to the approval of the High Commission of India, London, UK.

I Munish Kumar S/o Muni Lal whose address in India is V.P.O Garhdiwala, Tehsil Dasuya, Pin-144207, Distt. Hoshiarpur, Punjab, India and is now living at 38, ELLIMAN AVENUE, SL2 5BG, SLOUGH, BERKSHIRE, UK hereby give notice of intention to change my name to Manish Kumar Kaushal subject to the approval of the High Commission of India, London, UK

I, Dharamvir S/O Banarsi Dass whose permanent address in India is VPO. Dinarpur, District Ambala, Haryana, India and is now living at 31 A, Burns Avenue, Southall, UB1 2LR, ENGLAND, hereby give notice

I, Rohit Rommel S/O PS William and P.B William whose permanent address in India is House Number-2536, Sector 125, Old Sunny Enclave, Extension 6, Greater Mohali, Punjab, India and is now living at 33 Priory Court, Bedford, MK40 1JN, ENGLAND, hereby give notice of my intention to change my name to Rohit Rommel William subject to the approval of the High Commission of India, London/Birmingham, U.K.

I, Baljinder Kumar S/O Gurmit Chand whose permanent address in India is H.No. 120, Village Khichipur, P.O. Haripur, District Jalandhar, Punjab, Pin 144102, India and is now living at 19 Myra Street, Woolwich, London, SE2 0HA, ENGLAND, hereby give notice of my intention to change my name to BALJINDER BASRA subject to the approval of the High Commission of India, London, U.K.

I, Harish Kumar S/O Krishan Lal whose permanent address in India is Jansui, Ambala Ciry, Haryana, Pin: 134003, India and is now living at 40 Balfour Street, Leicester, LE3 5EA, England, UK hereby give notice of my intention to change my name to Harish Sachdeva subject to the approval of the High Commission of India, London/Birmingham, U.K. I, Monika Rani W/O Ranjodh Jaswal whose permanent address in India is VPO Badoh, Tehsil Amb, District Una, Himachal Pradesh, India and is now living at 38 Myrtle Crescent, Slough, Berkshire, SL2 5BB, ENGLAND, hereby give notice of my intention to change my name to Monika Jaswal subject to the approval of the High Commission of India, London, U.K.

I, SATNAM SINGH S/O Mohinder Singh & Sodhan Kaur whose permanent address in India is VPO Binjon, District Hoshiarpur, Punjab Pin: 144520, India and now living at 395 Bradford Road, Stanningley, Pudsy, LS28 7HQ, England, UK hereby give notice of intention to change my name to SATNAM SINGH MANKU subject to the approval of the Consulate General of India Birmingham, UK

I, Hardip Singh Dhillon S/O Sohan Singh & Gurdev Kaur whose permanent address in India is Kherabet, PO. Nurpur Bet, District Ludhiana, Pin: 141008, India and is now living at 452 Queslett Road, Great Barr, Birmingham, B43 7EJ, England, hereby give notice of my intention to change my name to Deep Singh subject to approval of the High Commission of India, London/Birmingham, U.K.

I Ramandip Kaur Sansoy D/O Mohinder Paul & Santosh Kumari whose permanent address in India is V.P.O. Bisla, District NawanShahr, Punjab, Pin. 144505, INDIA and is now living at 12, Hazel Grove, West Bromwich, B70 7EL, England, UNITED KINGDOM, hereby give notice of my intention to change my name to Ramandip Kaur subject to the approval of the High Commission of India, London/Birmingham, U.K.

I, Samreen D/O Syed Arifuddin & Najma Parveen whose permanent address in India is 11-3-707, Mozzam Pura, Habeeb Nagar, Hyderabad, PIN: 500001, Telangana, India and is now living at 12 Gilbert House, Red Lion Lane, Exeter, Devon, EX1 2FH, hereby give notice of my intention to change my name to SAMREEN SYED subject to the approval of the High Commission of India, London/Birmingham, U.K.

I, Shingara S/O Rakha Ram whose permanent address in India is Village. Gaddwail P/O Binewal TEH. Garhshankar, Distt. Hoshiarpur, Pin: 144523 Punjab India and is now living at 33 Bellclose Road, West Drayton, Middlesex, UB7 9DE, ENGLAND, UK hereby give notice of my intention to change my name to Shingara Singh Shokkar subject to the approval of the High commission of India, London.UK I, Hardeep Singh Dhillon S/O Sohan Singh & Gurdev Kaur whose permanent address in India is Kherabet, PO. Nurpur Bet, District Ludhiana, Pin. 141008, India and is now living at 452 Queslett Road, Great Barr, Birmingham, B43 7EJ, ENGLAND, hereby give notice of my intention to change my name to Deep Singh subject to the approval of the High Commission of India, London/Birmingham, U.K.

I, DEVINDER KAUR D/O Narkewal Singh & Darshn Kaur whose permanent address in India is H.No.74/C Vikas Colony, Patiala, Punjab Pin: 147001, India and now living at 64 Avenue Road, Bradford, BD5 8DB, England, UK hereby give notice of intention to change my name to DAVINDER KAUR BUSSAN subject to the approval of the Consulate General of India Birmingham, UK

I, Dharamvir S/O Banarsi Dass whose permanent address in India is VPO. Dinarpur, District Ambala, Haryana, India and is now living at 31 A, Burns Avenue, Southall, UB1 2LR, ENGLAND, hereby give notice of my intention to change my name to Dharamvir Singh subject to the approval of the High Commission of India, London, U.K.

ਬਹਾਰਕ ਸਲੇਹਨੀਆ

ਦੀਆਂ ਤੁਰਕੀ ਵਿੱਚ ਚੁਣੌਤੀਆਂ ਵਿਸ਼ੇਸ਼ ਇੰਟਰਵਿਊ

ਤੁਰਕੀ ਵਿੱਚ ਰਹਿਣ ਵਾਲੀ ਈਰਾਨੀ ਅਦਾਕਾਰਾ ਅਤੇ ਲੇਖਕ

ਬਹਾਰਕ ਸਲੇਹਨੀਆ (ਤੁਰਕੀ ਵਿੱਚ ਰਹਿਣ ਵਾਲੀ ਈਰਾਨੀ ਅਦਾਕਾਰਾ ਅਤੇ ਲੇਖਕ) ਬਹਾਰਕ ਸਲੇਹਨੀਆ ਦਾ ਜਨਮ 1985 ਵਿੱਚ ਈਰਾਨ ਵਿੱਚ ਹੋਇਆ। ਆਜ਼ਾਦ ਯੂਨੀਵਰਸਿਟੀ ਤੋਂ "ਫਿਲਮ ਨਿਰਦੇਸ਼ਨ" ਦੀ ਪੜ੍ਹਾਈ ਕੀਤੀ। ਬਹਾਰਕ 2005 ਵਿੱਚ ਪ੍ਰਸਿੱਧ ਪ੍ਰਦਰਸ਼ਨ ਉਦਮੀ "ਹਾਮਿਦ ਸਮੰਦਰੀਅਨ" ਦੁਆਰਾ ਅਦਾਕਾਰੀ ਮਾਸਟਰ ਕਲਾਸਾਂ ਵਿੱਚ ਉੱਚ ਦਰਜੇ ਦੇ ਗ੍ਰੈਜੂਏਟਾਂ ਵਿੱਚੋਂ ਇੱਕ ਹੈ, ਸਿਨੇਮਾ ਅਤੇ ਟੈਲੀਵਿਜ਼ਨ ਲਈ ਅਦਾਕਾਰੀ ਵਿੱਚ ਉਸਤਾਦ "ਮਹਿਦੀ ਫਾਖਿਮਜ਼ਾਦੇ" ਕੋਰਸਾਂ ਦੇ ਨਾਲ। ਬਹਾਰਕ ਦਾ ਪਿਛੋਕੜ "ਮਾਜਿਦ ਮਜ਼ੀਦੀ" ਅਤੇ "ਮਹਿਦੀ ਫਾਖਿਮਜ਼ਾਦੇ" ਵਰਗੇ ਮਹਾਨ ਈਰਾਨੀ ਫਿਲਮ ਨਿਰਮਾਤਾਵਾਂ ਲਈ ਅਦਾਕਾਰੀ ਹੈ ਜਿਸ ਵਿੱਚ ਟੀਵੀ ਲੜੀ ਦੇ 150 ਤੋਂ ਵੱਧ ਐਪੀਸੋਡ ਅਤੇ ਲਗਭਗ 10 ਫਿਲਮਾਂ ਹਨ। ਉਸਨੇ ਆਪਣੇ ਸਫ਼ਰ ਵਿੱਚ ਮੁੱਖ ਕਿਰਦਾਰ ਵਜੋਂ। ਉਸਨੇ 2016 ਵਿੱਚ ਆਪਣਾ ਵਤਨ ਛੱਡਣ ਦੀ ਚੋਣ ਕੀਤੀ, ਅਤੇ ਉਦੋਂ ਤੋਂ ਉਹ ਇਸਤਾਬੁਲ/ਤੁਰਕੀ ਵਿੱਚ ਰਹਿ ਰਹੀ ਹੈ, ਇੱਕ ਪ੍ਰੋਡਕਸ਼ਨ ਸਟੂਡੀਓ, ਪਰਸਿਸ ਫਿਲਮਜ਼ ਇੱਕ ਸਹਿ-ਸੰਸਥਾਪਕ ਵਜੋਂ ਚਲਾ ਰਹੀ ਹੈ।

ਮਨਜੀਤ ਸਿੰਘ
ਮੁੱਖ ਸੰਪਾਦਕ

ਉਜਾਲਾ ਪੰਜਾਬ
editorpbi@gmail.com



ਟੋਵਾ ਮਿਰਵਿਸ ਆਪਣੇ ਆਪ ਨੂੰ "ਸੱਚਾ ਅਪਰਾਧੀ" ਨਹੀਂ ਸਮਝਦੀ, ਪਰ ਜਦੋਂ 2014 ਵਿੱਚ ਉਸਦੇ ਸਾਬਕਾ ਪਤੀ ਦੇ ਇੱਕ ਦੋਸਤ ਦਾ ਕਤਲ ਕਰ ਦਿੱਤਾ ਗਿਆ, ਤਾਂ ਉਹ ਜਨੂੰਨੀ ਹੋ ਗਈ। ਉਸਨੇ ਟੈਲਾਹਾਸੀ ਕਾਨੂੰਨ ਪ੍ਰੋਫੈਸਰ ਦੇ ਕਿਰਾਏ ਦੇ ਕਤਲ ਬਾਰੇ ਹਰ ਖ਼ਬਰ ਲੇਖ ਪੜ੍ਹਿਆ ਜਿਸਦੀ ਸਾਬਕਾ ਪਤਨੀ ਦਾ ਪਰਿਵਾਰ ਆਖਰਕਾਰ ਉਸਦੀ ਮੌਤ ਵਿੱਚ ਸ਼ਾਮਲ ਸੀ। ਕੇਸ ਦੇ ਨਾਟਕੀ ਤੌਰ, ਜਿਸਨੇ ਇੱਕ ਪੇਡਕਾਸਟ ਅਤੇ ਇੱਕ ਡੇਟਲਾਈਨ ਐਪੀਸੋਡ ਨੂੰ ਪ੍ਰੇਰਿਤ ਕੀਤਾ, ਨੇ ਇਸਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਬਣਾ ਦਿੱਤਾ: ਇੱਕ ਤਲਾਕਸ਼ੁਦਾ ਜੋੜਾ, ਦੋਵੇਂ ਵਕੀਲ ਜੋ ਕਿ ਨਜ਼ਦੀਕੀ ਯਹੂਦੀ ਪਰਿਵਾਰਾਂ ਦੇ ਹਨ, ਹਿਰਾਸਤ ਨੂੰ ਲੈ ਕੇ ਝਗੜਾ ਕਰਦੇ ਹਨ। ਸਾਬਕਾ ਪਤੀ ਨੂੰ ਇੱਕ ਅਦਾਲਤ ਦਾ ਹੁਕਮ ਮਿਲਦਾ ਹੈ ਜਿਸ ਵਿੱਚ ਉਸਦੀ ਸਾਬਕਾ ਪਤਨੀ ਨੂੰ ਆਪਣੇ ਛੋਟੇ ਪੁੱਤਰਾਂ ਨੂੰ ਟੈਲਾਹਾਸੀ ਤੋਂ ਲਗਭਗ 500 ਮੀਲ ਦੱਖਣ ਵਿੱਚ ਉਸਦੇ ਜੱਦੀ ਸ਼ਹਿਰ ਵਿੱਚ ਲਿਜਾਣ ਤੋਂ ਰੋਕਿਆ ਜਾਂਦਾ ਹੈ; ਥੋੜ੍ਹੀ ਦੇਰ ਬਾਅਦ, ਉਸਨੂੰ ਮਾਰ ਦਿੱਤਾ ਜਾਂਦਾ ਹੈ। ਅਗਲੇ ਅੱਠ ਸਾਲਾਂ ਵਿੱਚ, ਉਸਦੇ ਸਾਬਕਾ ਜੀਜਾ ਅਤੇ ਤਿੰਨ ਸਾਥੀਆਂ ਨੂੰ ਕਤਲ ਅਤੇ ਸਾਜ਼ਿਸ਼ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਹੈ ਅਤੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਇਹ ਮਾਮਲਾ ਅਜੇ ਪੂਰੀ ਤਰ੍ਹਾਂ ਗੱਲ ਨਹੀਂ ਹੋਇਆ ਹੈ: ਕਤਲ, ਸਾਜ਼ਿਸ਼ ਅਤੇ ਕਤਲ ਕਰਨ ਦੀ ਬੇਨਤੀ ਦੇ ਦੋਸ਼ਾਂ 'ਤੇ ਉਸਦੀ ਸਾਬਕਾ ਸੌਂ 'ਤੇ ਮੁਕੱਦਮਾ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਹੋਣ ਵਾਲਾ ਹੈ।

ਕਹਾਣੀ ਬਾਰੇ ਜਾਣਕਾਰੀ ਦਾ ਪਿੱਛਾ ਕਰਨਾ ਮੀਰਵਿਸ ਲਈ ਟਾਲ-ਮਟੋਲ ਦਾ ਇੱਕ ਆਮ ਰੂਪ ਬਣ ਗਿਆ ਜਦੋਂ ਉਸਨੂੰ ਆਪਣੀ 2017 ਦੀ ਯਾਦ-ਪੱਤਰ, ਦ ਬੁੱਕ ਆਫ਼ ਸੇਪਰੇਸ਼ਨ, ਲਿਖਣ ਤੋਂ ਬ੍ਰੇਕ ਦੀ ਲੋੜ ਸੀ, ਜੋ ਕਿ ਉਸਦੇ ਆਪਣੇ ਵਿਆਹ ਦੇ ਅੰਤ ਬਾਰੇ ਸੀ। ਯਾਦ-ਪੱਤਰ ਦੇ ਪੂਰਾ ਹੋਣ ਅਤੇ ਉਸਨੇ ਇੱਕ ਨਵੇਂ ਨਾਵਲ 'ਤੇ ਕੰਮ ਕਰਨਾ ਸ਼ੁਰੂ ਕਰਨ ਤੋਂ ਬਾਅਦ ਵੀ, ਉਹ ਕਤਲ ਬਾਰੇ ਸੋਚਣਾ ਬੰਦ ਨਹੀਂ ਕਰ ਸਕੀ। ਇਸ ਲਈ ਉਸਨੇ ਨਾਵਲ-ਅਗਵਾਈ ਨੂੰ ਇੱਕ ਪਾਸੇ ਰੱਖ ਦਿੱਤਾ ਅਤੇ ਇੱਕ ਨਵਾਂ, ਵੀ ਫੂਡ ਨੇਵਰ, ਸ਼ੁਰੂ ਕੀਤਾ, ਜੋ ਕਿ ਫਲੋਰੀਡਾ ਵਿੱਚ ਇੱਕ ਜਾਪਦੇ ਨਜ਼ਦੀਕੀ ਯਹੂਦੀ ਪਰਿਵਾਰ ਬਾਰੇ ਇੱਕ ਪੰਨਾ-ਮੋਡਨ ਵਾਲੀ ਕਹਾਣੀ ਹੈ ਜੋ ਹਿਰਾਸਤ ਦੀ ਲੜਾਈ ਬਦਮੁਤਰ ਹੋਣ 'ਤੇ ਕਤਲ ਕਰਨ ਦੀ ਸਾਜ਼ਿਸ਼ ਰਚਦਾ ਹੈ। ਕਹਾਣੀ ਦੀਆਂ ਹੱਡੀਆਂ ਸੁਰਖੀਆਂ ਤੋਂ ਫਟ ਗਈਆਂ ਹਨ, ਪਰ ਮੀਰਵਿਸ ਨੇ ਆਪਣੀ ਕਲਪਨਾ ਦੀ ਵਰਤੋਂ ਭੂਗੋਲਿਕ ਸਥਾਨਾਂ ਅਤੇ ਪਾਤਰਾਂ ਦੇ ਨਾਮ, ਪੇਸ਼ੇ, ਪ੍ਰੇਰਣਾਵਾਂ ਅਤੇ ਅੰਦਰੂਨੀ ਜੀਵਨ ਵਰਗੇ ਹੋਰ ਵੇਰਵਿਆਂ ਨੂੰ ਬਾਹਰ ਕੱਢਣ ਲਈ ਕੀਤੀ। ਮੇਮੋਟ ਨਾਲ ਹਾਲ ਹੀ ਵਿੱਚ ਹੋਈ ਗੱਲਬਾਤ ਵਿੱਚ, ਮਿਰਵਿਸ ਨੇ ਨਾਵਲ ਦੀ ਪ੍ਰੇਰਨਾ, ਹਮਦਰਦ ਕਾਤਲਾਂ ਨੂੰ ਬਣਾਉਣ ਦੀ ਚੁਣੌਤੀ ਅਤੇ ਅਸਲ ਪੀੜਤ ਅਤੇ ਉਸਦੇ ਕਾਲਪਨਿਕ ਵਿਚਕਾਰ ਸਪੱਸ਼ਟ ਅੰਤਰ ਰੱਖਣ ਦੀ ਮਹੱਤਤਾ/ਮੁਸ਼ਕਲ ਬਾਰੇ ਗੱਲ ਕੀਤੀ। ਤੁਹਾਨੂੰ ਕਿਉਂ ਲੱਗਦਾ ਹੈ ਕਿ ਤੁਸੀਂ ਇਸ ਕੇਸ ਤੋਂ ਇੰਨੇ ਮੋਹਿਤ ਹੋ ਰਹੇ ਸੀ? ਮੇਰਾ ਪੀੜਤ ਨਾਲ ਬਹੁਤ ਹੀ ਸਪਰਸ਼ਿਕ ਸਬੰਧ ਸੀ ਅਤੇ ਮੈਂ ਫੇਸਬੁੱਕ 'ਤੇ ਉਸ ਨਾਲ ਦੋਸਤ ਸੀ। ਮੈਂ ਫੇਸਬੁੱਕ ਸੁਨੇਹੇ ਦੇਖਣੇ ਸ਼ੁਰੂ

ਕਰ ਦਿੱਤੇ ਜੋ ਦੋਸਤਾਂ ਨੂੰ ਸੁਚਿਤ ਕਰਦੇ ਸਨ ਕਿ ਇਸ ਆਦਮੀ ਦਾ ਕਤਲ ਕਰ ਦਿੱਤਾ ਗਿਆ ਹੈ, ਖ਼ਬਰਾਂ ਸਾਂਝੀਆਂ ਕਰ ਰਹੇ ਸਨ ਅਤੇ ਵਿਰਲਾਪ ਕਰ ਰਹੇ ਸਨ। ਸ਼ੁਰੂਆਤੀ ਖ਼ਬਰਾਂ ਦੇ ਕਵਰੇਜ ਨੇ ਅੰਦਾਜ਼ਾ ਲਗਾਇਆ ਕਿ ਉਸਦੀ ਹੱਤਿਆ ਇੱਕ ਵਿਦਿਆਰਥੀ ਦੁਆਰਾ ਕੀਤੀ ਗਈ ਸੀ ਜੋ ਮਾਰੇ ਗੇੜ ਤੋਂ ਪਰੇਸ਼ਾਨ ਸੀ, ਜਾਂ ਸ਼ਾਇਦ ਇੱਕ ਸਾਥੀ ਜੋ ਸੰਵਿਧਾਨਕ ਕਾਨੂੰਨ 'ਤੇ ਉਸਦੇ ਸਿਧਾਂਤਾਂ ਨਾਲ ਅਸਹਿਮਤ ਸੀ। ਅਤੇ ਇੱਕ ਖ਼ਬਰ ਲੇਖ ਦੀ ਆਖਰੀ ਲਾਈਨ ਜੋ ਮੈਂ ਪੜ੍ਹ ਰਿਹਾ ਸੀ, ਨੇ ਕਿਹਾ ਕਿ ਉਹ ਇੱਕ ਬਹੁਤ ਹੀ ਵਿਦਵਾਨਪੂਰਨ ਤਲਾਕ ਵਿੱਚੋਂ ਲੰਘਿਆ ਸੀ। ਮੈਂ ਵੀ ਇੱਕ ਵਿਦਵਾਨਪੂਰਨ ਤਲਾਕ ਵਿੱਚੋਂ ਲੰਘਿਆ ਸੀ, ਅਤੇ ਮੈਨੂੰ ਇਹ ਭਾਵਨਾ ਸੀ - ਜਿਵੇਂ, "ਹਮਮ...ਕਾਨੂੰਨੀ ਸਿਧਾਂਤ? ਮੈਨੂੰ ਅਜਿਹਾ ਨਹੀਂ ਲੱਗਦਾ।"

ਇੱਕ ਕਤਲ ਬਾਰੇ ਪੜ੍ਹਨਾ, ਇੱਕ ਪੇਡਕਾਸਟ ਸੁਣਨਾ ਅਤੇ ਡੇਟਲਾਈਨ ਐਪੀਸੋਡ ਦੇਖਣ ਲਈ ਸਮੇਂ ਦੀ ਵਚਨਬੱਧਤਾ ਦੀ ਲੋੜ ਹੁੰਦੀ ਹੈ, ਪਰ ਉਹੀ ਵਚਨਬੱਧਤਾ ਨਹੀਂ ਜਿੰਨੀ ਛੇ ਸਾਲ ਇੱਕ ਕਤਲ ਬਾਰੇ ਇੱਕ ਨਾਵਲ ਲਿਖਣ ਲਈ ਸਮਰਪਿਤ ਕਰਨ ਲਈ। ਤੁਹਾਨੂੰ ਕਿਸ ਚੀਜ਼ ਨੇ ਪ੍ਰੇਰਿਤ ਕੀਤਾ? ਮੈਂ ਇਸਨੂੰ ਗੁਗਲ ਕਰ ਸਕਦਾ ਸੀ ਅਤੇ ਇਸਨੂੰ ਗੁਗਲ ਕਰ ਸਕਦਾ ਸੀ ਅਤੇ ਇਸਨੂੰ ਗੁਗਲ ਕਰ ਸਕਦਾ ਸੀ ਅਤੇ ਇਸਨੇ ਮੈਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ, ਪਰ ਕਿਸੇ ਵੀ ਚੀਜ਼ ਨੇ ਮੈਨੂੰ ਉਹ ਨਹੀਂ ਦਿੱਤਾ ਜੋ ਮੈਂ ਜਾਣਨਾ ਚਾਹੁੰਦਾ ਸੀ। ਮੇਰੇ ਸਵਾਲ ਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਕਿ ਇੱਕ ਪਰਿਵਾਰ ਅਜਿਹਾ ਕੰਮ ਕਿਵੇਂ ਕਰਦਾ ਹੈ? ਤੁਸੀਂ ਫਲੋਰੀਡਾ ਵਿੱਚ ਇੱਕ ਆਮ ਪਰਿਵਾਰ ਹੋਣ ਤੋਂ ਕੁਝ ਅਜਿਹਾ ਕਰਨ ਲਈ ਕਿਵੇਂ ਜਾਂਦੇ ਹੋ ਜੋ ਕਲਪਨਾਯੋਗ ਨਹੀਂ ਹੈ? ਮੈਨੂੰ ਮਹਿਸੂਸ ਹੋਇਆ ਕਿ ਮੈਂ ਸਾਰਾ ਦਿਨ ਖ਼ਬਰਾਂ ਪੜ੍ਹ ਸਕਦਾ ਹਾਂ, ਅਤੇ ਕੁਝ ਵੀ ਮੇਰੇ ਲਈ ਇਸ ਸਵਾਲ ਦਾ ਜਵਾਬ ਦੇਣ ਵਾਲਾ ਨਹੀਂ ਸੀ। ਇਹ ਉਸ ਅਪਰਾਧ ਦੇ ਤੌਰ ਨਹੀਂ ਸਨ ਜੋ ਮੈਂ ਚਾਹੁੰਦਾ ਸੀ, ਇਹ ਉਨ੍ਹਾਂ ਦੀ ਅੰਦਰੂਨੀ ਜ਼ਿੰਦਗੀ ਸੀ - ਮੈਂ ਉਨ੍ਹਾਂ ਦੀ ਆਤਮਾ ਦਾ ਇੱਕ ਟੁਕੜਾ ਦੇਖਣਾ ਚਾਹੁੰਦਾ ਸੀ। ਅਤੇ ਨਿਊਜ਼ ਮੀਡੀਆ ਮੈਨੂੰ ਇਹ ਨਹੀਂ ਦੇਣ ਵਾਲਾ ਸੀ। ਅਤੇ ਮੈਂ ਨਿਰਾਸ਼ ਸੀ। ਮੈਨੂੰ ਬਸ ਮਹਿਸੂਸ ਹੋਇਆ ਕਿ ਇਹ ਕੁਝ ਅਜਿਹਾ ਸੀ ਜਿਸਦੀ ਮੈਨੂੰ ਇਹ ਸਮਝਣ ਦੀ ਜ਼ਰੂਰਤ ਸੀ ਕਿ ਘਟਨਾਵਾਂ ਕਿਵੇਂ ਵਧਦੀਆਂ ਹਨ, ਤਲਾਕ ਲੋਕਾਂ ਨੂੰ ਉਨ੍ਹਾਂ ਤੋਂ ਕਿਵੇਂ ਦੂਰ ਕਰਦਾ ਹੈ - ਪਰਿਵਾਰ, ਆਪਣੀਆਂ ਸਾਰੀਆਂ ਆਮ ਦੁਸ਼ਮਣੀਆਂ ਅਤੇ ਪੇਚੀਦਗੀਆਂ ਅਤੇ ਦਰਦ ਦੇ ਨਾਲ, ਕਿਵੇਂ ਭਟਕ ਸਕਦੇ ਹਨ ਅਤੇ ਆਪਣਾ ਨੈਤਿਕ ਕੰਪਾਸ ਗੁਆ ਸਕਦੇ ਹਨ ਅਤੇ ਕੁਝ ਅਜਿਹਾ ਕਲਪਨਾਯੋਗ ਨਹੀਂ ਕਰ ਸਕਦੇ ਹਨ। MM_CTA_fall2023 ਹਾਲਾਂਕਿ ਸੱਚਾ ਅਪਰਾਧ ਤੁਹਾਨੂੰ ਇਸ ਕਹਾਣੀ ਵੱਲ ਲੈ ਗਿਆ, ਜਦੋਂ ਇਸ ਬਾਰੇ ਲਿਖਣ ਦੀ ਗੱਲ ਆਈ, ਤਾਂ ਤੁਸੀਂ ਇੱਕ ਨਾਵਲਕਾਰ ਵਜੋਂ ਇਸ ਤੱਕ ਪਹੁੰਚ ਕੀਤੀ। ਕਿਉਂ? ਸਿਰਫ਼ ਨਾਵਲ ਹੀ ਸਾਨੂੰ ਇਸ ਤਰੀਕੇ ਨਾਲ ਅੰਦਰੂਨੀ ਜੀਵਨ ਤੱਕ ਪਹੁੰਚ ਕਰਨ ਦਿੰਦੇ ਹਨ। ਸਿਰਫ਼ ਨਾਵਲ ਹੀ ਸਾਨੂੰ ਆਤਮਾ ਦੀ ਝਲਕ ਦਿੰਦੇ ਹਨ, ਕਿਸੇ ਦੇ ਅਨੁਭਵ ਦੇ ਅੰਦਰ: ਜਦੋਂ ਉਹ ਰਾਤ ਨੂੰ ਸੌ ਨਹੀਂ ਸਕਦੇ ਤਾਂ ਉਹ ਕੀ ਸੋਚਦੇ ਹਨ? ਉਨ੍ਹਾਂ ਦੇ ਭੂਤ ਕੀ ਹਨ? ਉਹ ਕਿਸ ਨਾਲ ਲੜਦੇ ਹਨ? ਉਹ ਕੀ ਚਾਹੁੰਦੇ ਹਨ? ਮੈਂ ਇਸ ਬਾਰੇ ਇੱਕ ਸੱਚੀ ਅਪਰਾਧ ਕਹਾਣੀ ਜਾਂ ਇੱਕ ਟੈਬਲਾਇਡ ਕਹਾਣੀ ਦੇ ਰੂਪ ਵਿੱਚ ਨਹੀਂ, ਸਗੋਂ ਪਰਿਵਾਰ ਬਾਰੇ ਇੱਕ ਸਾਂਝੇ ਨਾਵਲ ਦੇ ਰੂਪ ਵਿੱਚ ਸੋਚਣ ਦਾ ਫੈਸਲਾ ਕੀਤਾ, ਅਤੇ ਪਰਿਵਾਰ ਕਿਵੇਂ ਸੁਲਝਦੇ ਹਨ। ਉਸ ਕਹਾਣੀ ਦਾ ਕਿੱਨਾ ਕੁ ਹਿੱਸਾ ਅਸਲ ਮਾਮਲੇ ਨੂੰ ਦਰਸਾਉਂਦਾ ਹੈ? ਇਹ ਬਹੁਤ ਸਾਰੇ ਸਮਾਨ ਤੱਤਾਂ ਦੀ ਵਰਤੋਂ ਕਰਦਾ

ਹੈ, ਪਰ ਅਸਲ ਕਹਾਣੀ ਵਿੱਚ ਤਲਾਕ ਦੇ ਵੇਰਵੇ ਬਿਲਕੁਲ ਵੱਖਰੇ ਹਨ। ਅਤੇ ਨਾਵਲ ਵਿੱਚ ਕਤਲ ਦਾ ਸ਼ਿਕਾਰ ਹੋਇਆ ਯੂਨਾਹ, ਸੱਚੇ ਮਾਮਲੇ ਵਿੱਚ ਅਸਲ ਪੀੜਤ 'ਤੇ ਅਧਾਰਤ ਹੋਣ ਦਾ ਇਰਾਦਾ ਬਿਲਕੁਲ ਨਹੀਂ ਹੈ। ਮੈਂ ਯੂਨਾਹ ਨੂੰ ਅਸਲ ਵਿਅਕਤੀ ਤੋਂ ਵੱਖਰੇ ਇੱਕ ਪਾਤਰ ਵਜੋਂ ਖੋਜਿਆ। ਤੁਸੀਂ ਕਿਹਾ ਸੀ ਕਿ ਤੁਸੀਂ ਅਸਲ ਪੀੜਤ ਨੂੰ ਬਾਹਰ ਜਾਣ ਵਾਲੇ, ਨਿੱਘੇ ਅਤੇ ਜੋਸ਼ੀਲੇ ਵਜੋਂ ਜਾਣਦੇ ਸੀ। ਤੁੰ ਆਪਣੇ ਕਾਲਪਨਿਕ ਸ਼ਿਕਾਰ, ਯੂਨਾਹ, ਨੂੰ ਠੰਡਾ ਅਤੇ ਨਿਮਰ ਕਿਉਂ ਬਣਾਇਆ? ਯੂਨਾਹ ਦੀ ਪਤਨੀ, ਹੈਲੀ ਦਾ ਕਿਰਦਾਰ ਨਿੱਘਾ, ਹੁੰਦਾਰ ਅਤੇ ਬੁਲਬੁਲਾ ਸੀ। ਮੈਂ ਚਾਹੁੰਦਾ ਸੀ ਕਿ ਯੂਨਾਹ ਇਸ ਦੇ ਉਲਟ ਹੋਵੇ। ਮੈਨੂੰ ਉਸਦੇ ਬਹੁਤ ਜ਼ਿਆਦਾ ਆਤਮਵਿਸ਼ਵਾਸ ਵਿੱਚ ਦਿਲਚਸਪੀ ਸੀ। ਹੈਲੀ ਆਪਣੇ ਆਤਮਵਿਸ਼ਵਾਸ ਨਾਲ ਚੁਝਦੀ ਹੈ - ਕੀ ਉਹ ਕਾਫ਼ੀ ਹੁਸ਼ਿਆਰ ਹੈ, ਕੀ ਉਹ ਕਾਫ਼ੀ ਚੰਗੀ ਹੈ? ਤਲਾਕ ਵਿੱਚ, ਦੋ ਕਹਾਣੀਆਂ ਆਕਾਰ ਲੈਂਦੀਆਂ ਹਨ। ਅਸੀਂ ਯੂਨਾਹ ਨੂੰ ਘੱਟ ਜਾਂ ਘੱਟ ਉਸਦੇ ਸਹੁਰਿਆਂ ਦੀਆਂ ਨਜ਼ਰਾਂ ਰਾਹੀਂ ਵੇਖਦੇ ਹਾਂ, ਅਤੇ ਦ੍ਰਿਸ਼ਟੀਕੋਣ ਹੀ ਸਭ ਕੁਝ ਹੈ। ਜੇ ਮੈਂ ਨਾਵਲ ਦੀਆਂ ਘਟਨਾਵਾਂ ਨੂੰ ਯੂਨਾਹ ਦੇ ਦ੍ਰਿਸ਼ਟੀਕੋਣ ਤੋਂ ਦੇਖਣਾ ਚੁਣਿਆ ਹੁੰਦਾ, ਤਾਂ ਉਹ ਬਹੁਤ ਵੱਖਰੇ ਦਿਖਾਈ ਦਿੰਦੇ। ਮੈਂ ਇਸ ਸਵਾਲ ਨਾਲ ਖੇਡਿਆ ਕਿ "ਉਹ ਜਿੰਨਾ ਚੰਗਾ ਲੱਗਦਾ ਸੀ, ਉਨ੍ਹਾਂ ਦੀ ਭਿਆਨਕ ਲੱਗਦਾ ਸੀ, ਅਤੇ ਉਹ ਜਿੰਨਾ ਵਧੀਆ ਲੱਗਦਾ ਸੀ, ਉਨ੍ਹਾਂ ਦੀ ਭਿਆਨਕ ਉਹ ਬਣ ਗਿਆ।" ਮੈਂ ਚਾਹੁੰਦਾ ਸੀ ਕਿ ਇਹ ਲਗਭਗ ਇੱਕ ਝੱਲਾ ਜਿਹਾ ਹੋਵੇ। ਹੈਲੀ ਦੀ ਮੰਮੀ, ਸ਼ੈਰੀ, ਪਾਠਕ ਵਿੱਚ ਕੁਝ ਹਮਦਰਦੀ ਪੈਦਾ ਕਰਦੀ ਹੈ। ਉਹ ਸਪੱਸ਼ਟ ਤੌਰ 'ਤੇ ਆਪਣੇ ਪਰਿਵਾਰ, ਜਾਂ ਆਪਣੇ ਪਰਿਵਾਰ ਪ੍ਰਤੀ ਆਪਣੇ ਵਿਚਾਰ ਪ੍ਰਤੀ ਸਮਰਪਿਤ ਹੈ। ਪਰ ਫਿਰ ਉਹ ਆਪਣੇ ਜਵਾਬੀ ਨੂੰ ਮਾਰਨ ਦੀ ਸਾਜ਼ਿਸ਼ ਰਚਦੀ ਹੈ। ਉਸਨੂੰ ਇੱਕ ਅਜਿਹੀ ਪਰਿਵਾਰਕ ਵਿਅਕਤੀ ਮੰਨਿਆ ਜਾਂਦਾ ਹੈ, ਪਰ ਉਸਨੂੰ ਆਪਣੇ ਇਕਲੌਤੇ ਪੋਤੇ ਨੂੰ ਪਿਤਾ ਤੋਂ ਵਾਂਝਾ ਕਰਨ ਬਾਰੇ ਕੋਈ ਝਿਜਕ ਨਹੀਂ ਹੈ। ਕੀ ਪਾਠਕਾਂ ਨੂੰ ਉਸਨੂੰ ਇੱਕ ਦਖਲਅੰਦਾਜ਼ੀ ਕਰਨ ਵਾਲੀ ਮਾਂ ਵਜੋਂ ਦੇਖਣਾ ਚਾਹੀਦਾ ਹੈ ਜਾਂ ਇੱਕ ਮਾਂ ਜੋ ਆਪਣੇ ਬੱਚਿਆਂ ਨੂੰ ਇੰਨੀ ਜ਼ਿਆਦਾ ਪਿਆਰ ਕਰਦੀ ਹੈ ਕਿ ਉਸਦੀਆਂ ਹਮੇਸ਼ਾ ਸੀਮਾਵਾਂ ਨਹੀਂ ਹੁੰਦੀਆਂ? ਮੈਨੂੰ ਇਸ ਸਵਾਲ ਵਿੱਚ ਦਿਲਚਸਪੀ ਸੀ, "ਕੀ ਤੁਸੀਂ ਬਹੁਤ ਜ਼ਿਆਦਾ ਪਿਆਰ ਕਰ ਸਕਦੇ ਹੋ? ਕੀ ਅਜਿਹੀ ਕੋਈ ਚੀਜ਼ ਵੀ ਹੈ?" ਅਤੇ ਜਦੋਂ ਤੁਸੀਂ ਕਰਦੇ ਹੋ ਤਾਂ ਕੀ ਹੁੰਦਾ ਹੈ। ਇੰਨੇ ਸਾਲਾਂ ਤੋਂ, ਮੈਂ ਛੋਟੇ ਬੱਚਿਆਂ ਨਾਲ ਭੱਜਦੇ ਹੋਏ ਲਿਖਿਆ। ਹੁਣ ਜਦੋਂ ਮੇਰੇ ਬੱਚੇ ਵੱਡੇ ਹੋ ਗਏ ਹਨ, ਮੈਂ ਤੁਹਾਡੇ ਬੱਚਿਆਂ ਦੇ ਦੁਨੀਆ ਵਿੱਚ ਬਾਹਰ ਜਾਣ ਦੇ ਡਰ ਨੂੰ ਦੁਬਾਰਾ ਸਮਝਦਾ ਹਾਂ। ਮੈਨੂੰ ਨਹੀਂ ਲੱਗਦਾ ਕਿ ਮੈਂ ਇੱਕ ਘਮੰਡੀ ਮਾਂ ਹਾਂ - ਮੈਨੂੰ ਲੱਗਦਾ ਹੈ ਕਿ ਮੇਰੇ ਬੱਚੇ ਇਸ 'ਤੇ ਮੇਰਾ ਸਮਰਥਨ ਕਰਨਗੇ - ਪਰ ਮੈਂ ਉਸ ਚਿੰਤਾ ਨੂੰ ਸਮਝਦਾ ਹਾਂ ਜੋ ਤੁਸੀਂ ਬੱਚੇ ਵੱਡੇ ਹੋਣ 'ਤੇ ਮਹਿਸੂਸ ਕਰ ਸਕਦੇ ਹੋ, ਉਨ੍ਹਾਂ ਨੂੰ ਨੇੜੇ ਰੱਖਣ ਦੀ ਇੱਛਾ, ਉਨ੍ਹਾਂ ਨੂੰ ਘਰ ਰੱਖਣ ਦੀ ਇੱਛਾ। ਹਾਂ, [ਸ਼ੈਰੀ] ਥੋੜ੍ਹੀ ਜਿਹੀ ਉਲਝੀ ਹੋਈ ਹੈ, ਪਰ ਉਹ ਆਪਣੇ ਪਰਿਵਾਰ ਨੂੰ ਪਿਆਰ ਕਰਦੀ ਹੈ। ਮੈਨੂੰ ਲੱਗਦਾ ਹੈ ਕਿ ਤੁਸੀਂ ਹਰ ਕਿਸੇ ਦੀ ਮਨੁੱਖਤਾ ਲਈ ਕੇਸ ਬਣਾ ਸਕਦੇ ਹੋ, ਭਾਵੇਂ ਉਹ ਅਣਮਨੁੱਖੀ ਕੰਮ ਕਰਦੇ ਹਨ, ਭਾਵੇਂ ਉਹ ਉਹ ਕੰਮ ਕਰਦੇ ਹਨ ਜਿਨ੍ਹਾਂ ਨਾਲ ਤੁਸੀਂ ਇੱਕ ਪਾਠਕ ਅਤੇ ਇੱਕ ਲੇਖਕ ਵਜੋਂ ਇੰਨੀ ਜ਼ੋਰਦਾਰ ਅਸਹਿਮਤ ਹੋ। ਤੁਹਾਡੇ ਲਈ ਪਾਤਰਾਂ ਨੂੰ ਨਿਰਣਾ ਕੀਤੇ ਬਿਨਾਂ ਲਿਖਣਾ ਕਿੰਨੀ ਵੱਡੀ ਚੁਣੌਤੀ ਸੀ? ਮੈਂ ਪਰਿਵਾਰ ਦੇ ਦ੍ਰਿਸ਼ਟੀਕੋਣ ਤੋਂ ਲਿਖਣਾ ਚਾਹੁੰਦਾ ਸੀ, ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਲਿਖਣ ਲਈ ਮੈਨੂੰ ਉਨ੍ਹਾਂ ਦੀ ਮਨੁੱਖਤਾ ਤੋਂ ਲਿਖਣਾ ਪਿਆ। ਇਹ

ਵਿਚਾਰ ਕਿ "ਓਹ, ਉਹ ਰਾਖਸ਼ ਹਨ" ਮੇਰੇ ਲਈ ਇੱਕ ਮਜ਼ਬੂਰ ਕਰਨ ਵਾਲਾ ਵਿਚਾਰ ਨਹੀਂ ਹੈ। ਹਾਂ, ਉਹ ਇੱਕ ਕਲਪਨਾਯੋਗ ਰਸਤੇ 'ਤੇ ਚੱਲਦੇ ਹਨ, ਪਰ ਮੈਂ ਉਨ੍ਹਾਂ ਬਾਰੇ ਲਿਖਣ ਵਿੱਚ ਉਨ੍ਹਾਂ ਦੀ ਮਨੁੱਖਤਾ ਦੀ ਭਾਵਨਾ ਨੂੰ ਨਹੀਂ ਛੱਡ ਸਕਦਾ ਸੀ, ਜੋ ਕਿ ਅਸੀਂ ਇੱਕ ਸਮਾਜ ਦੇ ਤੌਰ 'ਤੇ ਕਰਨ ਲਈ ਇੰਨੇ ਤੇਜ਼ ਹਾਂ: ਅਸੀਂ ਨਿਰਣਾ ਕਰਨ ਅਤੇ ਦੋਸ਼ ਦੇਣ ਅਤੇ ਨਫ਼ਰਤ ਕਰਨ ਵਿੱਚ ਇੰਨੇ ਤੇਜ਼ ਹਾਂ। ਕੀ ਇਹ ਸਿਰਲੇਖ ਇੱਥੋਂ ਆਉਂਦਾ ਹੈ? ਕਿਉਂਕਿ ਸਾਡੇ ਵਿੱਚੋਂ ਬਹੁਤ ਸਾਰੇ ਇਹੀ ਸੋਚਦੇ ਹਨ ਜਦੋਂ ਅਸੀਂ ਨਿਰਣੇ ਲਈ ਕਾਹਲੀ ਕਰਦੇ ਹਾਂ, ਹਾਲਾਂਕਿ ਇਹ ਇੱਕ ਪਹਿਲੇ ਵਿਅਕਤੀ ਦਾ ਇਕਵਚਨ ਹੈ, "ਮੈਂ ਕਦੇ ਨਹੀਂ ਕਰਾਂਗਾ..." ਮੈਂ ਇਸ ਵਿਚਾਰ ਬਾਰੇ ਸੋਚਦਾ ਹਾਂ ਕਿ ਹਰ ਕੋਈ ਇੰਨਾ ਪੱਕਾ ਹੈ ਕਿ ਉਹ ਸਹੀ ਹਨ ਕਿ ਕੋਈ ਹੋਰ ਦ੍ਰਿਸ਼ਟੀਕੋਣ ਨਹੀਂ ਸੁਣ ਸਕਦਾ। ਇਸ ਕਿਤਾਬ ਨੂੰ ਲਿਖਣ ਵੇਲੇ ਮੈਂ ਜਿਨ੍ਹਾਂ ਗੱਲਾਂ ਬਾਰੇ ਸੋਚਿਆ ਹੈ ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ, ਹਾਲਾਂਕਿ ਮੈਂ ਤੁਹਾਨੂੰ ਇਸ ਪਰਿਵਾਰ ਦੇ ਦ੍ਰਿਸ਼ਟੀਕੋਣ ਵਿੱਚ ਦਾਖਲ ਹੋਣ ਲਈ ਕਹਿ ਰਿਹਾ ਹਾਂ, ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਨ੍ਹਾਂ ਦਾ ਸਮਰਥਨ ਕਰਦੇ ਹੋ। ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਨ੍ਹਾਂ ਨਾਲ ਸਹਿਮਤ ਹੋ। ਮੈਨੂੰ ਇਸ ਵਿੱਚ ਦਿਲਚਸਪੀ ਨਹੀਂ ਹੈ ਕਿ ਕੀ ਤੁਸੀਂ ਸੋਚਦੇ ਹੋ ਕਿ ਉਹ ਅਜਿਹਾ ਕਰਨਾ ਸਹੀ ਸਨ। ਬੇਸ਼ੱਕ ਉਹ ਨਹੀਂ ਸਨ। ਇਹ ਬਹੁਤ ਭਿਆਨਕ ਚੀਜ਼ ਹੈ ਜੋ ਉਹ ਕਰਦੇ ਹਨ। ਪਰ ਕੀ ਤੁਸੀਂ ਇਸਦੀ ਕਲਪਨਾ ਕਰ ਸਕਦੇ ਹੋ? ਕੀ ਤੁਸੀਂ ਸੰਭਾਵਨਾ ਦੀ ਕਲਪਨਾ ਕਰ ਸਕਦੇ ਹੋ

ਤੁਹਾਨੂੰ ਇਸ ਸੰਭਾਵਨਾ ਦੀ ਕਲਪਨਾ ਕਰਨ ਲਈ ਕੀ ਕਰਨਾ ਪਿਆ? ਮੈਨੂੰ ਵਿਵੀਅਨ ਗੋਰਨਿਕ ਦਾ ਇੱਕ ਹਵਾਲਾ ਬਹੁਤ ਪਸੰਦ ਹੈ, "ਨਾਟਕ ਨੂੰ ਡੂੰਘਾ ਕਰਨ ਲਈ, ਸਾਨੂੰ ਰਾਖਸ਼ ਦੀ ਇਕੱਲਤਾ ਅਤੇ ਪੀੜਤ ਦੀ ਚਲਾਕੀ ਨੂੰ ਦੇਖਣਾ ਚਾਹੀਦਾ ਹੈ।" ਇਹ ਵਿਚਾਰ, ਰਾਖਸ਼ ਦੀ ਇਕੱਲਤਾ, ਇੱਕ ਨਾਵਲਕਾਰ ਵਜੋਂ ਮੇਰੇ ਮਾਰਕਦਰਸ਼ਕ ਸਿਧਾਂਤਾਂ ਵਿੱਚੋਂ ਇੱਕ ਹੈ। ਮੈਨੂੰ ਲੋਕਾਂ ਦੇ ਸਾਰੇ ਹਿੱਸਿਆਂ ਨੂੰ ਦੇਖਣਾ ਪੈਂਦਾ ਹੈ। ਮੈਨੂੰ ਸਾਰੀਆਂ ਕਹਾਣੀਆਂ ਵਿੱਚ ਦਾਖਲ ਹੋਣ ਲਈ ਤਿਆਰ ਹੋਣਾ ਪੈਂਦਾ ਹੈ। ਗਲਪ ਲਿਖਣ ਬਾਰੇ ਮੈਨੂੰ ਜੋ ਪਸੰਦ ਹੈ ਉਹ ਇਹ ਹੈ ਕਿ ਇਹ ਕਲਪਨਾਤਮਕ ਹਮਦਰਦੀ ਦੀ ਜ਼ਿੰਦਗੀ ਵਾਂਗ ਮਹਿਸੂਸ ਹੁੰਦਾ ਹੈ: "ਤੁਸੀਂ ਹੋਣਾ ਕਿਹੋ ਜਿਹਾ ਹੈ? ਇਹ ਲੋਕ ਹੋਣਾ ਕਿਹੋ ਜਿਹਾ ਹੈ?" ਜਦੋਂ ਤੁਸੀਂ ਕਿਸੇ ਅਸਲ-ਜੀਵਨ ਦੀ ਘਟਨਾ ਤੋਂ ਪ੍ਰੇਰਿਤ ਹੁੰਦੇ ਹੋ, ਤਾਂ ਤੁਹਾਡੇ ਕੋਲ ਇੱਕ ਟੈਪਲੇਟ ਦੀ ਕੋਈ ਚੀਜ਼ ਉਪਲਬਧ ਹੁੰਦੀ ਹੈ। ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਸੀ, ਤੁਸੀਂ ਬਿਲਕੁਲ ਨਹੀਂ ਜਾਣ ਸਕਦੇ ਕਿ ਲੋਕ ਕੀ ਸੋਚ ਰਹੇ ਹਨ, ਪਰ ਤੁਹਾਨੂੰ ਉਨ੍ਹਾਂ ਬਾਰੇ ਪੜ੍ਹ ਕੇ ਇਸਦਾ ਕੁਝ ਅਹਿਸਾਸ ਹੁੰਦਾ ਹੈ। ਅਸਲ ਮਾਮਲੇ ਤੋਂ ਤੁਹਾਡੇ ਕੁਝ ਸਿੱਟੇ ਕੀ ਸਨ? ਇਸ ਮਾਮਲੇ ਬਾਰੇ ਮੈਨੂੰ ਇੰਨੇ ਲੰਬੇ ਸਮੇਂ ਤੱਕ ਇੱਕ ਗੱਲ ਨੇ ਉਲਝਾ ਦਿੱਤਾ ਕਿ ਕੋਈ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਸੀ। ਅਸਲ ਜ਼ਿੰਦਗੀ ਅਤੇ ਮੇਰੀ ਕਿਤਾਬ ਦੋਵਾਂ ਵਿੱਚ ਹੋਈ ਹਿਰਾਸਤ ਦੀ ਲੜਾਈ ਵਿੱਚ, ਮੈਨੂੰ ਬਸ ਇੱਥੇ ਲੱਗਿਆ ਕਿ ਕੋਈ ਵੀ ਪਿੱਛੇ ਹਟਣ ਜਾਂ ਝੁਕਣ ਦਾ ਰਸਤਾ ਕਿਉਂ ਨਹੀਂ ਲੱਭਣ ਲਈ ਤਿਆਰ ਹੈ? ਹਰ ਕੋਈ ਆਪਣੀ ਦ੍ਰਿੜਤਾ ਨਾਲ ਕਾਇਮ ਹੈ ਕਿ ਉਹ ਸਹੀ ਹਨ ਅਤੇ ਕੋਈ ਵੀ ਸਮਝੌਤਾ ਕਰਨ ਦੇ ਯੋਗ ਨਹੀਂ ਹੈ। ਸਮਝੌਤੇ ਦੀ ਅਣਹੋਂਦ ਵਿੱਚ, ਕਿਸੇ ਵੀ ਕਿਸਮ ਦੀ ਮਾਫ਼ੀ ਦੀ ਅਣਹੋਂਦ ਵਿੱਚ, ਇਨ੍ਹਾਂ ਪਰਿਵਾਰਾਂ ਲਈ, ਇੰਨੇ ਸਾਰੇ ਲੋਕਾਂ ਲਈ ਇੰਨੀ ਤਬਾਹੀ ਹੈ। ਇਹ ਸੋਚਣਾ ਅਸਹਿ ਸੀ ਕਿ ਇਸ ਕਾਰਵਾਈ ਨਾਲ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਗਈਆਂ, ਜਿਨ੍ਹਾਂ ਵਿੱਚ ਉਨ੍ਹਾਂ ਦੇ ਆਪਣੇ ਵੀ ਸ਼ਾਮਲ ਹਨ। ਉਨ੍ਹਾਂ ਨੇ ਅੰਤ ਵਿੱਚ ਆਪਣੇ ਆਪ ਨੂੰ ਤਬਾਹ ਕਰ ਲਿਆ।



ਉਜਾਲਾ ਪੰਜਾਬ ਵਿਚ ਇਸ਼ਤਿਹਾਰ ਦੇਣ ਲਈ ਆਪਣੇ ਨੇੜੇ ਦੇ ਫੋਨ ਤੇ ਸੰਪਰਕ ਕਰੋ

THE UJALA PUNJAB

Phone : +1(559) 669-3006,

Email : dailyujalapunjab@gmail.com | Online : dailyujala.com

ਜਰਮਨੀ

ਇੰਗਲੈਂਡ

ਕੈਨੇਡਾ

ਅਮਰੀਕਾ

ਆਇਰਲੈਂਡ

Toll-free: 1-800-372-9210



Mailing Address
P.O. Box 37040 RPO Mayland
Heights Calgary,
Alberta, Canada T2E 8V1

Surrey Service Hours

Monday - Friday 7:30am - 12:30am
Saturday 7:30am - 6:00pm
604-888-1211

Abbotsford Service Hours

Monday - Saturday 7:30am - 4:00pm
604-504-5904

POWER TO SERVE
Cullen
WESTERN STAR



ਅਸੀਂ ਤੁਹਾਨੂੰ invite ਕਰਦੇ ਹਾਂ ਕਿ ਤੁਸੀਂ
ਸਾਡੇ Sales Manager ਤੀਰਥ (ਪਾਲ)
ਸਿੰਘ ਜਗਪਾਲ ਨੂੰ ਆ ਕਰ ਮਿਲੋ ! ਪਾਲ ਜੀ
ਤੁਹਾਨੂੰ ਇਸ ਫੂਨ ਨੰਬਰ ਤੇ ਮਿਲ ਸਕਦੇ ਹਨ :

Dir #: 604-455-2233

Paul Jagpal's Cell #: 604-309-4420

ਧਨਵਾਦ

ਤੀਰਥ (ਪਾਲ) ਸਿੰਘ ਜਗਪਾਲ Paul Jagpal



WESTERN STAR 49X DEMO

- Day Cab
- Engine: DD16-560HP-1850 lb ft
- Transmission: DT12-1850-OV
- Differentials: 46,000 lbs
- Ratio: 3.73
- Suspension: Airliner 46,000#



FUSO

Please call

Maria Teresa 604-455-2235



WESTERN STAR 57X

- 72" Sleeper Double Bunk, Fridge
- Engine: DD15-505HP-1650, 1750 or 1850 lb ft
- Transmission: DT12-OA
- Differentials: DA-RT-40,000#
- Ratio: 3.08
- Suspension: Airliner 40,000#

Visit www.cullenwesternstar.com for a full list of our inventory

PARTS SPECIALS

- | | |
|-----------------------------------|----------|
| • INVERTER 2500 WATT PSO CP12590 | \$379.99 |
| • DASH CAM PSO VRP112T | \$189.95 |
| • ALUMINUM WHEEL 22810B 22.5x8.25 | \$289.95 |
| • BATTERY ABP 31S925CC | \$99.95 |

Pricing subject to change while supplies last. Prices do not include applicable sales tax. Installed price based on basic install, dealer reserves the right to charge for additional repairs

DD ENGINE TUNE UP SPECIAL

\$430.00 + taxes

Note: this special is limited to certain model/style of truck. Please check with our service department for additional charges. Prices subject to change without notice for all specials.

DD FACTORY RECOMMENDED SERVICE A/T 10W30

\$575.00 + taxes

Note: Prices subject to change without notice for all specials.